

 Print Page

Sri Guru Granth Sahib

Displaying 301 of

ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥

Sabh Kaaraj Thin Kae Sidhh Hehi Jin Guramukh Kirapaa Dhhaar ||

All the Gurmukh's affairs are brought to perfect completion; the Lord has showered him with His Mercy.

ਗਉੜੀ ਵਾਰਾ (ਮਃ ੮) (੧) ਸ. (੮) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧

Raag Gauri Guru Ram Das

ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥

Naanak Jo Dhhur Milae Sae Mil Rehae Har Maelae Sirajanehaar ||2||

O Nanak, one who meets the Primal Lord remains blended with the Lord, the Creator Lord. ||2||

ਗਉੜੀ ਵਾਰਾ (ਮਃ ੮) (੧) ਸ. (੮) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੮) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥

Thoo Sachaa Saahib Sach Hai Sach Sachaa Gosaaee ||

You are True, O True Lord and Master. You are the Truest of the True, O Lord of the World.

ਗਉੜੀ ਵਾਰਾ (ਮਃ ੮) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੨

Raag Gauri Guru Ram Das

ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥

Thudhhuno Sabh Dhhiaaeidhee Sabh Lagai Thaeree Paaee ||

Everyone meditates on You; everyone falls at Your Feet.

ਗਉੜੀ ਵਾਰਾ (ਮਃ ੮) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੨

Raag Gauri Guru Ram Das

ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥

Thaeree Sifath Suaalio Saroop Hai Jin Keethee This Paar Laghaaee ||

Your Praises are graceful and beautiful; You save those who speak them.

ਗਉੜੀ ਵਾਰਾ (ਮਃ ੮) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੩

Raag Gauri Guru Ram Das

ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥

Guramukhaa No Fal Paaeidhaa Sach Naam Samaaee ||

You reward the Gurmukhs, who are absorbed in the True Name.

ਗਉੜੀ ਵਾਰਾ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੩

Raag Gauri Guru Ram Das

ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥

Vaddae Maerae Saahibaa Vaddee Thaeree Vaddiaaee ||1||

O my Great Lord and Master, great is Your glorious greatness. ||1||

ਗਉੜੀ ਵਾਰਾ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੪

Raag Gauri Guru Ram Das

ਸਲੋਕ ਮਃ ੪ ॥

Salok Ma 4 ||

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਵਿਨੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥

Vin Naavai Hor Salaahanaa Sabh Bolan Fikaa Saadh ||

Without the Name, all other praise and speech is insipid and tasteless.

ਗਉੜੀ ਵਾਰਾ (ਮਃ ੪) (੨) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੪

Raag Gauri Guru Ram Das

ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥

Manamukh Ahankaar Salaahadhae Houmai Mamathaa Vaadh ||

The self-willed manmukhs praise their own egos; their attachment to egotism is useless.

ਗਉੜੀ ਵਾਰਾ (ਮਃ ੪) (੨) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੫

Raag Gauri Guru Ram Das

ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥

Jin Saalaahan Sae Marehi Khap Jaavai Sabh Apavaadh ||

Those whom they praise, die; they all waste away in conflict.

ਗਉੜੀ ਵਾਰਾ (ਮਃ ੪) (੨) ਸ. (੪) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੫

Raag Gauri Guru Ram Das

ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥

Jan Naanak Guramukh Oubarae Jap Har Har Paramaanaadh ||1||

O servant Nanak, the Gurmukhs are saved, chanting the Name of the Lord, Har, Har, the Embodiment of Supreme Bliss. ||1||

ਗਉੜੀ ਵਾਰਾ (ਮਃ ੪) (੨) ਸ. (੪) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੬

Raag Gauri Guru Ram Das

ਮਃ ੪ ॥

Ma 4 ॥

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥

Sathigur Har Prabh Dhas Naam Dhhiaaee Man Haree ॥

O True Guru, tell me of my Lord God, that I may meditate on the Naam within my mind.

ਗਉੜੀ ਵਾਰਾ (ਮਃ ੪) (੨) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੭

Raag Gauri Guru Ram Das

ਨਾਨਕ ਨਾਮੁ ਪਵਿਤ੍ਰੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥

Naanak Naam Pavith Har Mukh Bolee Sabh Dhukh Pareharee ॥2॥

O Nanak , the Lord's Name is sacred and pure; chanting it, all my pain has been taken away. ॥2॥

ਗਉੜੀ ਵਾਰਾ (ਮਃ ੪) (੨) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੭

Raag Gauri Guru Ram Das

ਪਉੜੀ ॥

Pourree ॥

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥

Thoo Aapae Aap Nirankaar Hai Niranjan Har Raaeiaa ॥

You Yourself are the Formless Lord, the Immaculate Lord, our Sovereign King.

ਗਉੜੀ ਵਾਰਾ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੮

Raag Gauri Guru Ram Das

ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥

Jinee Thoo Eik Man Sach Dhhiaaeiaa Thin Kaa Sabh Dhukh Gavaaeiaa ॥

Those who meditate on You, O True Lord with one-pointed mind, are rid of all their pain.

ਗਉੜੀ ਵਾਰਾ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੮

Raag Gauri Guru Ram Das

ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥

Thaeraa Sareek Ko Naahee Jis No Lavai Laae Sunaaeiaa ॥

You have no equal, next to whom I might sit and speak of You.

ਗਉੜੀ ਵਾਰਾ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੯

Raag Gauri Guru Ram Das

ਤੁਧੁ ਜੇਵਡੁ ਦਾਤਾ ਤੁਹੈ ਨਿਰੰਜਨਾ ਤੁਹੈ ਸਚੁ ਮੇਰੈ ਮਨਿ ਭਾਇਆ ॥

Thudhh Jaevadd Dhaathaa Thoohai Niranjanaa Thoohai Sach Maerai Man Bhaaeiaa ||

You are the only Giver as great as Yourself. You are Immaculate; O True Lord, you are pleasing to my mind.

ਗਉੜੀ ਵਾਰਾ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੦

Raag Gauri Guru Ram Das

ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥

Sachae Maerae Saahibaa Sachae Sach Naaeiaa ||2||

O my True Lord and Master, Your Name is the Truest of the True. ||2||

ਗਉੜੀ ਵਾਰਾ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੦

Raag Gauri Guru Ram Das

ਸਲੋਕ ਮਃ ੪ ॥

Salok Ma 4 ||

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥

Man Anthar Houmai Rog Hai Bhram Bhoolae Manamukh Dhurajanaa ||

Deep within the mind is the disease of ego; the self-willed manmukhs, the evil beings, are deluded by doubt.

ਗਉੜੀ ਵਾਰਾ (ਮਃ ੪) (੩) ਸ. (੪) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੧

Raag Gauri Guru Ram Das

ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥

Naanak Rog Gavaae Mil Sathigur Saadhhoo Sajanaa ||1||

O Nanak, this disease is eradicated, only when one meets the True Guru, our Holy Friend. ||1||

ਗਉੜੀ ਵਾਰਾ (ਮਃ ੪) (੩) ਸ. (੪) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੧

Raag Gauri Guru Ram Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥

Man Than Rathaa Rang Sio Guramukh Har Gunathaas ||

The mind and body of the Gurmukh are imbued with the Love of the Lord, the Treasure of Virtue.

ਗਉੜੀ ਵਾਰਾ (ਮਃ ੪) (੩) ਸ. (੪) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੨

Raag Gauri Guru Ram Das

ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥

Jan Naanak Har Saranaagathee Har Maelae Gur Saabaas ||2||

Servant Nanak has taken to the Sanctuary of the Lord. Hail to the Guru, who has united me with the Lord. ||2||

ਗਉੜੀ ਵਾਰਾ (ਮਃ ੪) (੩) ਸ. (੪) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੨

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥

Thoo Karathaa Purakh Aganm Hai Kis Naal Thoo Varreeai ||

You are the Personification of Creativity, the Inaccessible Lord. With whom should I compare You?

ਗਉੜੀ ਵਾਰਾ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੩

Raag Gauri Guru Ram Das

ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੁਹੈ ਪੜੀਐ ॥

Thudhh Jaevadd Hoe S Aakheeai Thudhh Jaehaa Thoohai Parreeai ||

If there was anyone else as great as You, I would name him; You alone are like Yourself.

ਗਉੜੀ ਵਾਰਾ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੪

Raag Gauri Guru Ram Das

ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥

Thoo Ghatt Ghatt Eik Varathadhaa Guramukh Paragarreeai ||

You are the One, permeating each and every heart; You are revealed to the Gurmukh.

ਗਉੜੀ ਵਾਰਾ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੪

Raag Gauri Guru Ram Das

ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥

Thoo Sachaa Sabhas Dhaa Khasam Hai Sabh Dhoo Thoo Charreeai ||

You are the True Lord and Master of all; You are the Highest of all.

ਗਉੜੀ ਵਾਰਾ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੫

Raag Gauri Guru Ram Das

ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥

Thoo Karehi S Sachae Hoeisee Thaa Kaaeith Karreeai ||3||

Whatever You do, O True Lord - that is what happens, so why should we grieve? ||3||

ਗਉੜੀ ਵਾਰਾ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੫

Raag Gauri Guru Ram Das

ਸਲੋਕ ਮਃ ੪ ॥

Salok Ma 4 ||

Shalok, Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥

Mai Man Than Praem Piranm Kaa Athae Pehar Lagann ||

My mind and body are imbued with the Love of my Beloved, twenty-four hours a day.

ਗਉੜੀ ਵਾਰਾ (ਮਃ ੪) (੪) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੬

Raag Gauri Guru Ram Das

ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥

Jan Naanak Kirapaa Dhhaar Prabh Sathigur Sukh Vasann ||1||

Shower Your Mercy upon servant Nanak, O God, that he may dwell in peace with the True Guru. ||1||

ਗਉੜੀ ਵਾਰਾ (ਮਃ ੪) (੪) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੬

Raag Gauri Guru Ram Das

ਮਃ ੪ ॥

Ma 4 ||

Fourth Mehl:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥

Jin Andhar Preeth Piranm Kee Jio Bolan Thivai Sohann ||

Those whose inner beings are filled with the Love of their Beloved, look beautiful as they speak.

ਗਉੜੀ ਵਾਰਾ (ਮਃ ੪) (੪) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੭

Raag Gauri Guru Ram Das

ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥

Naanak Har Aapae Jaanadhaa Jin Laaee Preeth Pirann ||2||

O Nanak, the Lord Himself knows all; the Beloved Lord has infused His Love. ||2||

ਗਉੜੀ ਵਾਰਾ (ਮਃ ੪) (੪) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧੭

Raag Gauri Guru Ram Das

ਪਉੜੀ ॥

Pourree ||

Pauree:

ਗਉੜੀ ਕੀ ਵਾਰ: ੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧

ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥

Thoo Karathaa Aap Abhul Hai Bhulan Vich Naahee ||

O Creator Lord, You Yourself are infallible; You never make mistakes.

ਗਉੜੀ ਵਾਰਾ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੮

Raag Gauri Guru Ram Das

ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥

Thoo Karehi S Sachae Bhalaa Hai Gur Sabadh Bujhaahee ||

Whatever You do is good, O True Lord; this understanding is obtained through the Word of the Guru's Shabad.

ਗਉੜੀ ਵਾਰਾ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੮

Raag Gauri Guru Ram Das

ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥

Thoo Karan Kaaran Samarathh Hai Dhoojaa Ko Naahee ||

You are the Cause of causes, the All-powerful Lord; there is no other at all.

ਗਉੜੀ ਵਾਰਾ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੯

Raag Gauri Guru Ram Das

ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥

Thoo Saahib Agam Dhaeiaal Hai Sabh Thudhh Dhhiaahee ||

O Lord and Master, You are inaccessible and merciful. Everyone meditates on You.

ਗਉੜੀ ਵਾਰਾ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੦੧ ਪੰ. ੧੯

Raag Gauri Guru Ram Das